

ਸਿਟੀ ਆਫ ਵੈਨਕੂਵਰ
ਨਿਊਜ਼ ਰੀਲੀਜ਼
ਮਈ 28, 2020

ਵੈਨਕੂਵਰ ਨੇ 29 ਮਈ ਨੂੰ ਜਾਤੀਵਾਦ ਵਿਰੁੱਧ ਕਾਰਵਾਈ ਦਾ ਦਿਨ ਹੋਣ ਦਾ ਐਲਾਨ ਕੀਤਾ

ਸਿਟੀ ਨੇ ਇਹ ਮਜ਼ਬੂਤੀ ਦਿੱਤੀ ਕਿ ਏਸ਼ੀਅਨ ਵਿਰੋਧੀ ਨਫਰਤ ਦੇ ਵੱਧ ਰਹੇ ਅਪਰਾਧਾਂ ਦੇ ਮੱਦੇਨਜ਼ਰ, ਨਸਲਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਮੇਅਰ ਕੈਨੇਡੀ ਸਟੀਵਰਟ ਨੇ ਇਕ ਬਹੁ-ਭਾਸ਼ਾਈ ਘੋਸ਼ਣਾ ([LINK](#)) ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਇਹ ਸ਼ੁੱਕਰਵਾਰ ਨਸਲਵਾਦ ਵਿਰੁੱਧ ਕਾਰਵਾਈ ਦਾ ਦਿਨ ਹੋਵੇਗਾ ਅਤੇ, ਸਿਟੀ ਆਫ ਰੀਕੋਨਸਿਲੀਐਂਸ਼ਨ ਵਜੋਂ, ਵੈਨਕੂਵਰ ਨਸਲਵਾਦ ਅਤੇ ਨਫਰਤ ਨੂੰ ਹੱਲ ਕਰਨ ਲਈ ਵਚਨਬੱਧ ਹੈ।

ਇਹ ਘੋਸ਼ਣਾ, ਜੋ ਇਹ ਵੀ ਮੰਨਦੀ ਹੈ ਕਿ ਨਸਲਵਾਦ ਲੰਬੇ ਸਮੇਂ ਤੋਂ ਵੈਨਕੂਵਰ ਦੇ ਇਤਿਹਾਸ ਦਾ ਹਿੱਸਾ ਰਿਹਾ ਹੈ ਅਤੇ ਸਾਨੂੰ ਗੁਜ਼ਰੇ ਸਮੇਂ ਦੀਆਂ ਗਲਤੀਆਂ ਤੋਂ ਸਿੱਖਣ ਦੀ ਲੋੜ ਹੈ, ਲੋਕ ਜਾਗਰੂਕਤਾ ਪੈਦਾ ਕਰਨ ਅਤੇ ਵਿਅਕਤੀਆਂ, ਕਾਰੋਬਾਰਾਂ, ਕਮਿਓਨਟੀ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਨੂੰ ਨਸਲਵਾਦ ਵਿਰੁੱਧ ਜਨਤਕ ਪੱਖ ਲੈਣ ਲਈ ਉਤਸ਼ਾਹਿਤ ਕਰਨ ਲਈ ਇਹ ਇੱਕ ਸੂਬਾ ਪੱਧਰੀ ਮੁਹਿੰਮ ਦਾ ਹਿੱਸਾ ਹੈ।

ਇੱਕ ਸ਼ਹਿਰ ਹੋਣ ਦੇ ਨਾਤੇ ਸਾਨੂੰ ਜਾਤੀਵਾਦ ਨੂੰ ਸੰਬੋਧਿਤ ਕਰਨ ਲਈ ਇੱਕਜੁੱਟ ਹੋਣ ਦੀ ਜ਼ਰੂਰਤ ਹੈ ਅਤੇ ਇਹ ਮੰਨਣਾ ਹੈ ਕਿ ਸਾਰੀਆਂ ਜਾਤੀਆਂ, ਸਭਿਆਚਾਰਾਂ ਅਤੇ ਧਰਮਾਂ ਦੇ ਲੋਕ ਵੈਨਕੂਵਰ ਦੀ ਤਾਕਤ ਅਤੇ ਤੰਦਰੁਸਤੀ ਵਿੱਚ ਯੋਗਦਾਨ ਪਾਉਂਦੇ ਹਨ।

“ਇਸ ਹਫ਼ਤੇ ਦੇ ਸ਼ੁਰੂ ਵਿੱਚ, ਉਦਾਹਰਣ ਵਜੋਂ, ਮੈਂ ਏਸ਼ੀਅਨ ਕਮਿਓਨਿਟੀ ਅਤੇ ਸਹਿਯੋਗੀ ਸੰਗਠਨਾਂ ਦੇ ਨੇਤਾਵਾਂ ਨਾਲ ਨਫਰਤ ਦੇ ਵੱਧਦੇ ਅਪਰਾਧਾਂ ਦੇ ਬਾਰੇ ਵਿਚਾਰ ਕਰਨ ਲਈ ਇੱਕ ਮੀਟਿੰਗ ਕੀਤੀ, ਖਾਸਕਰ ਉਹ ਅਪਰਾਧ ਜਿਹੜੇ ਜਾਤੀ-ਪ੍ਰੇਰਿਤ ਹਨ। ਉਸ ਵਰਚੁਅਲ ਗੋਲ ਮੇਜ਼ ਮੀਟਿੰਗ 'ਤੇ, ਇਨ੍ਹਾਂ ਕਮਿਓਨਿਟੀਆਂ ਦੇ ਬਹੁਤ ਸਾਰੇ ਮੈਂਬਰਾਂ 'ਤੇ ਇਸ ਪਰੇਸ਼ਾਨੀ ਦੇ ਪ੍ਰਭਾਵ ਦੇ ਬਾਵਜੂਦ, ਸਮੂਹ ਬਾਰ ਬਾਰ ਸਕਾਰਾਤਮਕ ਹੱਲ ਲੈ ਕੇ ਆਉਂਦਾ ਰਿਹਾ ਜੋ ਕਿ ਵੈਨਕੂਵਰ ਦੀ ਮੁੱਖ ਤਾਕਤ - ਇਸ ਦੀ ਵਿਭਿੰਨਤਾ ਦੀ ਵੰਨ-ਸੁਵੰਨਤਾ ਦਾ ਪ੍ਰਦਰਸ਼ਨ ਹੈ” ਮੇਅਰ ਨੇ ਹੋਰ ਵਿਚਾਰ ਸ਼ਾਮਲ ਕਰਦੇ ਕਿਹਾ।

ਜਦੋਂ ਤੋਂ ਕੋਵਿਡ -19 ਮਹਾਂਮਾਰੀ ਦੀ ਘੋਸ਼ਣਾ ਕੀਤੀ ਗਈ, ਉਦੋਂ ਤੋਂ ਏਸ਼ੀਆਈ ਵਿਰੋਧੀ ਜਾਤੀਵਾਦ ਅਤੇ ਜ਼ੈਨੋਫੋਬਿਕ ਘਟਨਾਵਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਪਿਛਲੇ ਹਫ਼ਤੇ, ਵੈਨਕੂਵਰ ਪੁਲਿਸ ਵਿਭਾਗ (ਵੀਪੀਡੀ) ਨੇ ਘੋਸ਼ਣਾ ਕੀਤੀ ਕਿ 2020 ਵਿੱਚ ਉਨ੍ਹਾਂ ਨੂੰ 77 ਨਫਰਤ ਦੇ ਅਪਰਾਧ ਅਤੇ ਘਟਨਾਵਾਂ ਵਾਪਰਨ ਦੀ ਖ਼ਬਰ ਮਿਲੀ ਹੈ, ਜਦ ਕੀ ਪਿਛਲੇ ਸਾਲ ਇਸ ਸਮੇਂ ਦੌਰਾਨ 51 ਘਟਨਾਵਾਂ ਦੀ ਖ਼ਬਰ ਸੀ।

ਕੋਵਿਡ -19 ਦੇ ਜਵਾਬ ਵਿੱਚ, ਵੈਨਕੂਵਰ ਸਿਟੀ ਨੇ ਐਮਰਜੈਂਸੀ ਆਪ੍ਰੋਜ਼ਨ ਸੈਂਟਰ (ਈ.ਓ.ਸੀ.) ਦੇ ਵਿੱਚ ਇਕ ਇਕੁਇਟੀ ਅਤੇ ਇਨਕਲੂਜ਼ਨ (ਸ਼ਮੂਲੀਅਤ) ਟੀਮ ਦੀ ਸਥਾਪਨਾ ਕੀਤੀ ਹੈ, ਤਾਂ ਕਿ ਕਮਿਓਨਟੀ ਰੈਜ਼ਿਲੀਏਂਸ ਦਾ ਸਮਰਥਨ ਕੀਤਾ ਜਾਏ, ਅਤੇ ਇਹ ਯਕੀਨੀ ਬਣਾਈ ਜਾਏ ਕਿ ਸਮੇਂ ਸਿਰ, ਨਾਜ਼ੁਕ ਅਤੇ ਜਰੂਰੀ ਜਾਣਕਾਰੀ ਉਹਨਾਂ ਇਤਿਹਾਸਕ ਤੌਰ 'ਤੇ ਘੱਟ ਪੇਸ਼ਕਾਰੀ ਵਾਲੇ (ਅੰਡਰਰੈਪਰੀਜ਼ੈਂਟਿਡ)ਸਮੂਹਾਂ ਤਕ ਪਹੰਚ ਸਕੇ, ਜਿਨ੍ਹਾਂ ਤੇ ਇਸ ਤਰਾਂ ਦੀਆਂ ਘਟਨਾਵਾਂ ਦਾ ਅਸਪਸ਼ਟ ਪ੍ਰਭਾਵ ਪੈਂਦਾ ਹੈ।

ਇਸ ਟੀਮ ਨੇ ਉਹਨਾਂ ਸਮੂਹਾਂ ਲਈ, ਜਿਨ੍ਹਾਂ ਨਾਲ ਇਤਿਹਾਸਕ ਤੌਰ ਤੇ ਵਿਤਕਰਾ ਕੀਤਾ ਗਿਆ ਅਤੇ ਹਾਸ਼ੀਏ 'ਤੇ ਰੱਖਿਆ ਗਿਆ, ਵਰਚੁਅਲ ਟਾਉਨ ਹਾਲਾਂ ਦੀ ਇੱਕ ਚੱਲ ਰਹੀ ਲੜੀ ਦਾ ਆਯੋਜਨ ਕੀਤਾ ਤਾਂ ਕੀ ਉਹ ਸਿਟੀ ਮੈਨੇਜਰ ਅਤੇ ਕੋਵਿਡ-19 ਟਾਸਕ ਫੋਰਸ ਚੀਫ ਨੂੰ ਫੀਡਬੈਕ ਦੇਣ ਅਤੇ ਪ੍ਰਸ਼ਨ ਪੁੱਛ ਸਕਣ।

ਸਿਟੀ ਨੇ ਖੇਤਰ ਦੀ ਅਤਿਰਿਕਤ ਸੁਰੱਖਿਆ ਖਰਚਿਆਂ ਨੂੰ ਪੂਰਾ ਕਰਨ ਲਈ ਚਾਈਨਾਟਾਉਨ ਬਿਜਨਸ ਇੰਪਰੂਵਮੈਂਟ ਐਸੋਸੀਏਸ਼ਨ ਨੂੰ ਫੰਡ ਵੀ ਪ੍ਰਦਾਨ ਕੀਤੇ ਹਨ, ਅਤੇ ਵਾਧੂ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਨੋਬਰਹੁਡ ਦੇ ਕਮਿਓਨਟੀ ਸਮੂਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ।

"ਨਸਲਵਾਦ, ਨਫਰਤ ਅਤੇ ਜ਼ੈਨੋਫੋਬੀਆ ਦਾ ਸਾਡੇ ਸ਼ਹਿਰ ਵਿੱਚ ਕੋਈ ਸਥਾਨ ਨਹੀਂ ਹੈ ਅਤੇ ਏਸ਼ੀਆਈ ਵਿਰੋਧੀ ਭਾਵਨਾ ਵਿੱਚ ਤਾਜ਼ਾ ਵਾਧਾ ਬਹੁਤ ਚਿੰਤਾਜਨਕ ਹੈ", ਸਿਟੀ ਮੈਨੇਜਰ ਸਾਧੂ ਜੌਹਨਸਟਨ ਨੇ ਕਿਹਾ। "ਮੈਂ ਟਾਓਨਹਾਲਾਂ ਦੇ ਦੌਰਾਨ ਅਤੇ ਸਮੁੱਚੇ ਤੌਰ 'ਤੇ ਭਾਈਚਾਰੇ ਤੋਂ ਸੁਣਿਆ ਹੈ ਕਿ ਜ਼ੈਨੋਫੋਬੀਆ ਅਤੇ ਏਸ਼ੀਆਈ ਵਿਰੋਧੀ ਨਸਲਵਾਦ ਲੋਕਾਂ ਲਈ ਮਹਾਂਮਾਰੀ ਦੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਹੋਰ ਮੁਸ਼ਕਲ ਬਣਾ ਰਿਹਾ ਹੈ। ਅਸੀਂ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹਾਂ ਕਿ ਵੈਨਕੂਵਰ ਵਿੱਚ ਹਰ ਨਿਵਾਸੀ ਸਵਾਗਤ ਮਹਿਸੂਸ ਕਰੇ ਅਤੇ ਮਹਾਂਮਾਰੀ ਦੌਰਾਨ ਅਤੇ ਇਸ ਤੋਂ ਬਾਅਦ ਵੀ, ਜਾਤੀਵਾਦ ਦੇ ਵਤੀਰੇ ਨੂੰ ਹੱਲ ਕਰਨ ਲਈ ਅਸੀਂ ਕਾਰਵਾਈ ਕਰਦੇ ਰਹਾਂਗੇ।"

ਸਿਟੀ ਨੇ ਅਨੁਵਾਦਿਤ ਸਰੋਤਾਂ ਦਾ ਇੱਕ ਸਮੂਹ ਤਿਆਰ ਕੀਤਾ ਹੈ, ਜਿਸ ਵਿੱਚ ਪੋਸਟਰ ਅਤੇ ਸੋਸ਼ਲ ਮੀਡੀਆ ਗ੍ਰਾਫਿਕਸ ਸ਼ਾਮਲ ਹਨ, ਜੋ ਵਸਨੀਕਾਂ ਅਤੇ ਕਾਰੋਬਾਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ([LINK](#)) ਡਾਓਨਲੋਡ ਕਰਨ ਅਤੇ ਸਾਂਝਾ ਕਰਕੇ ਦੁਹਰਾਉਣ ਕਿ ਵੈਨਕੂਵਰ ਵਿੱਚ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ।

ਜਿਹੜਾ ਵੀ ਵਿਅਕਤੀ ਨਸਲਵਾਦ ਜਾਂ ਨਫਰਤ ਦੇ ਅਪਰਾਧ ਦਾ ਅਨੁਭਵ ਕਰਦਾ ਹੈ ਜਾਂ ਗਵਾਹ ਹੈ, ਉਸਨੂੰ ਇਸ ਦੀ ਰਿਪੋਰਟ ਪੁਲਿਸ ਨੂੰ, ਜਾਂ ਕਿਸੇ ਸੰਗਠਨ ਜਿਵੇਂ ਬੀ ਸੀ ਹਿਓਮਨ ਰਾਈਟਸ ਕਮਿਸ਼ਨ ਨੂੰ ਕਰਨੀ ਚਾਹੀਦੀ ਹੈ। ਵੀਪੀਡੀ ਅਜਿਹੀਆਂ ਰੁਕਾਵਟਾਂ ਨੂੰ ਘਟਾਉਣ ਲਈ ਕੰਮ ਕਰ ਰਿਹਾ ਹੈ ਜਿਹੜੀਆਂ ਰਿਪੋਰਟਿੰਗ ਨੂੰ ਰੋਕ ਸਕਦੀਆਂ ਹਨ, ਇਨ੍ਹਾਂ ਵਿੱਚ ਇੱਕ ਅਜਿਹਾ ਸਿਸਟਮ ਵਿਕਸਤ ਕਰਨਾ ਸ਼ਾਮਲ ਹੈ ਜੋ ਪੀੜਤਾਂ ਨੂੰ ਕੈਂਟੋਨੀਜ਼ ਅਤੇ ਮੈਂਡਰਿਨ ਵਿੱਚ ਗੈਰ-ਐਮਰਜੈਂਸੀ ਘਟਨਾਵਾਂ ਦੀ ਰਿਪੋਰਟ ਕਰਨ ਵਿੱਚ ਸਹਾਇਤਾ ਦੇਵੇਗਾ।

-30-

ਸੰਪਾਦਕਾਂ ਨੂੰ ਨੋਟ:

ਪਰੋਕਲੇਮੇਸ਼ਨ ਦੀ ਕਾਪੀ ਨਾਲ ਜੁੜੀ ਹੈ।

ਸਿਟੀ ਬੀ ਸੀ ਪ੍ਰਾਂਤ ([LINK](#)), ਲੈਫਟੀਨੈਂਟ ਗਵਰਨਰ ਦੇ ਦਫਤਰ, [ਵੈਨਕੂਵਰ ਪੁਲਿਸ ਵਿਭਾਗ](#) ਅਤੇ [ਬੀ ਸੀ ਦੀ ਬਿਜ਼ਨਸ ਕਾਊਂਸਲ](#) ਦੁਆਰਾ ਇਸ ਸਮੇਂ ਸਾਡੇ ਸੂਬੇ ਵਿੱਚ ਵਾਪਰ ਰਹੇ ਨਸਲਵਾਦ ਦੇ ਅਸਵੀਕਾਰਨ ਪੱਧਰ ਨੂੰ ਉਜਾਗਰ ਕਰਨ ਵਾਲੇ ਕੰਮਾਂ ਦਾ ਸਮਰਥਨ ਕਰਦੀ ਹੈ।

ਮੀਡੀਆ ਸਮੱਪਰਕ

ਸਿਵਿਕ ਇੰਗੇਜੇਜਮੈਂਟ ਅਤੇ ਕਮਿਓਨਿਕੈਸ਼ਨਸਜ਼

604-871-6336

media@vancouver.ca